ਨੌਜਵਾਨਾਂ ਲਈ ਸਲਾਹਾਂ

ਆਪਣੀ ਜਵਾਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਜਦੋਂ ਕਿ ਬੁਰੇ ਦਿਨ ਨਹੀਂ ਆਉਂਦੇ, ਅਤੇ ਨਾ ਹੀ ਉਹ ਸਾਲ ਨੇੜੇ ਆਉਂਦੇ ਹਨ ਜਦੋਂ ਤੂੰ ਕਹੇਂਗਾ, ਮੈਨੂੰ ਉਨ੍ਹਾਂ ਵਿੱਚ ਕੋਈ ਖੁਸ਼ੀ ਨਹੀਂ ਹੈ; **ਉਪਦੇਸ਼ਕ ਦੀ ਪੋਥੀ** 12:1

... ਕਿਉਂਕਿ ਮਨੁੱਖ ਦੇ ਦਿਲ ਦੀ ਕਲਪਨਾ ਉਸਦੀ ਜਵਾਨੀ ਤੋਂ ਹੀ ਬੁਰੀ ਹੈ.... **ਉਤਪਤ** 8:21

ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਤਾਂ ਜੋ ਤੇਰੇ ਦਿਨ ਉਸ ਧਰਤੀ ਉੱਤੇ ਲੰਬੇ ਹੋਣ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ। **ਕੂਚ** 20:12

ਜੇ ਉਹ ਉਸਦੀ ਗੱਲ ਮੰਨਣ ਅਤੇ ਉਸਦੀ ਸੇਵਾ ਕਰਨ, ਤਾਂ ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਅਤੇ ਆਪਣੇ ਸਾਲ ਸੁੱਖ-ਸ਼ਾਂਤੀ ਵਿੱਚ ਬਿਤਾਉਣਗੇ। ਪਰ ਜੇ ਉਹ ਨਹੀਂ ਮੰਨਣਗੇ, ਤਾਂ ਉਹ ਤਲਵਾਰ ਨਾਲ ਨਾਸ਼ ਹੋ ਜਾਣਗੇ, ਅਤੇ ਉਹ ਗਿਆਨ ਤੋਂ ਬਿਨਾਂ ਮਰ ਜਾਣਗੇ। ਪਰ ਦਿਲ ਵਿੱਚ ਪਖੰਡੀ ਕ੍ਰੋਧ ਨੂੰ ਢੇਰ ਕਰਦੇ ਹਨ: ਜਦੋਂ ਉਹ ਉਨ੍ਹਾਂ ਨੂੰ ਬੰਨ੍ਹਦਾ ਹੈ ਤਾਂ ਉਹ ਨਹੀਂ ਰੋਂਦੇ। ਉਹ ਜਵਾਨੀ ਵਿੱਚ ਮਰਦੇ ਹਨ, ਅਤੇ ਉਨ੍ਹਾਂ ਦੀ ਜ਼ਿੰਦਗੀ ਅਸ਼ੁੱਧਾਂ ਵਿੱਚ ਹੈ। **ਅੱਯੂਬ** 36:11-14

ਕਿਉਂਕਿ ਤੂੰ ਮੇਰੀ ਉਮੀਦ ਹੈਂ, ਹੇ ਪ੍ਰਭੂ ਪਰਮੇਸ਼ੁਰ: ਤੂੰ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਹੈਂ। ਮੈਂ ਗਰਭ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ। ਤੂੰ ਹੀ ਉਹ ਹੈਂ ਜਿਸਨੇ ਮੈਨੂੰ ਮੇਰੀ ਮਾਂ ਦੇ ਪੇਟ ਵਿੱਚੋਂ ਕੱਢਿਆ। ਮੇਰੀ ਉਸਤਤ ਸਦਾ ਤੇਰੀ ਵੱਲੋਂ ਹੋਵੇਗੀ। **ਜ਼ਬੂਰ** 71:5-6

ਇੱਕ ਜਵਾਨ ਆਦਮੀ ਆਪਣੇ ਰਾਹ ਨੂੰ ਕਿਵੇਂ ਸ਼ੁੱਧ ਰੱਖੇਗਾ? ਤੇਰੇ ਬਚਨ ਅਨੁਸਾਰ ਉਸ ਵੱਲ ਧਿਆਨ ਦੇ ਕੇ। **ਜ਼ਬੂਰ** 119:9

ਮੇਰੇ ਪੁੱਤਰ, ਯਹੋਵਾਹ ਦੀ ਤਾੜਨਾ ਨੂੰ ਤੁੱਛ ਨਾ ਜਾਣ; ਅਤੇ ਨਾ ਹੀ ਉਸਦੀ ਤਾੜਨਾ ਤੋਂ ਥੱਕੋ: ਕਿਉਂਕਿ ਜਿਸਨੂੰ ਯਹੋਵਾਹ ਪਿਆਰ ਕਰਦਾ ਹੈ, ਉਹ ਉਸਨੂੰ ਤਾੜਦਾ ਹੈ; ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ। **ਕਹਾਉਤਾਂ** 3:11-12

ਸੁਲੇਮਾਨ ਦੀਆਂ ਕਹਾਉਤਾਂ। ਇੱਕ ਬੁੱਧੀਮਾਨ ਪੁੱਤਰ ਇੱਕ ਪਿਤਾ ਨੂੰ ਖੁਸ਼ ਕਰਦਾ ਹੈ, ਪਰ ਇੱਕ ਮੂਰਖ ਪੁੱਤਰ ਆਪਣੀ ਮਾਂ ਦਾ ਦੁੱਖ ਹੁੰਦਾ ਹੈ। **ਕਹਾਉਤਾਂ** 10:1

ਆਪਣੇ ਪਿਤਾ ਦੀ ਗੱਲ ਸੁਣ ਜਿਸਨੇ ਤੈਨੂੰ ਜਨਮ ਦਿੱਤਾ ਹੈ, ਅਤੇ ਆਪਣੀ ਮਾਂ ਨੂੰ ਜਦੋਂ ਉਹ ਬੁੱਢੀ ਹੋ ਜਾਵੇ ਤਾਂ ਉਸਨੂੰ ਤੁੱਛ ਨਾ ਜਾਣ। **ਕਹਾਉਤਾਂ** 23:22

ਹੇ ਨੌਜਵਾਨੋ, ਆਪਣੀ ਜਵਾਨੀ ਵਿੱਚ ਅਨੰਦ ਕਰ; ਅਤੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਖੁਸ਼ ਰੱਖੇ, ਅਤੇ ਆਪਣੇ ਮਨ ਦੇ ਰਾਹਾਂ ਵਿੱਚ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਚੱਲ। ਪਰ ਤੂੰ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਕਾਰਨ ਪਰਮੇਸ਼ੁਰ ਤੈਨੂੰ ਨਿਆਂ ਵਿੱਚ ਲਿਆਵੇਗਾ। ਇਸ ਲਈ ਆਪਣੇ ਦਿਲ ਤੋਂ ਦੁੱਖ ਦੂਰ ਕਰ, ਅਤੇ ਆਪਣੇ ਸਰੀਰ ਵਿੱਚੋਂ ਬੁਰਿਆਈ ਦੂਰ ਕਰ, ਕਿਉਂਕਿ ਬਚਪਨ ਅਤੇ ਜਵਾਨੀ ਵਿਅਰਥ ਹਨ। **ਉਪਦੇਸ਼ਕ** 11:9-10

ਕੀ ਤੂੰ ਨਹੀਂ ਜਾਣਿਆ? ਕੀ ਤੂੰ ਨਹੀਂ ਸੁਣਿਆ ਕਿ ਸਦੀਵੀ ਪਰਮੇਸ਼ੁਰ, ਯਹੋਵਾਹ, ਧਰਤੀ ਦੇ ਸਿਰਿਆਂ ਦਾ ਸਿਰਜਣਹਾਰ, ਥੱਕਦਾ ਨਹੀਂ, ਨਾ ਥੱਕਦਾ ਹੈ? ਉਸਦੀ ਸਮਝ ਦੀ ਕੋਈ ਖੋਜ ਨਹੀਂ ਹੈ। ਉਹ ਕਮਜ਼ੋਰਾਂ ਨੂੰ ਸ਼ਕਤੀ ਦਿੰਦਾ ਹੈ; ਅਤੇ ਜਿਨ੍ਹਾਂ ਕੋਲ ਕੋਈ ਤਾਕਤ ਨਹੀਂ ਹੈ, ਉਹ ਸ਼ਕਤੀ ਵਧਾਉਂਦਾ ਹੈ। ਨੌਜਵਾਨ ਵੀ ਥੱਕ ਜਾਣਗੇ ਅਤੇ ਥੱਕ ਜਾਣਗੇ, ਅਤੇ ਨੌਜਵਾਨ ਪੂਰੀ ਤਰ੍ਹਾਂ ਡਿੱਗ ਪੈਣਗੇ: ਪਰ ਜਿਹੜੇ ਯਹੋਵਾਹ ਦੀ ਉਡੀਕ ਕਰਦੇ ਹਨ ਉਹ ਆਪਣੀ ਤਾਕਤ ਨੂੰ ਨਵਾਂ ਕਰਨਗੇ; ਉਹ ਉਕਾਬਾਂ ਵਾਂਗ ਖੰਭਾਂ ਨਾਲ ਉੱਪਰ ਉੱਠਣਗੇ; ਉਹ ਦੌੜਨਗੇ ਅਤੇ ਥੱਕਣਗੇ ਨਹੀਂ; ਅਤੇ ਉਹ ਤੁਰਨਗੇ ਅਤੇ ਥੱਕਣਗੇ ਨਹੀਂ।
ਯਸਾਯਾਹ 40:28-31

ਫਿਰ ਲੋਕ ਛੋਟੇ ਬੱਚਿਆਂ ਨੂੰ ਉਸ ਕੋਲ ਲਿਆਏ ਗਏ ਤਾਂ ਜੋ ਉਹ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ ਅਤੇ ਪ੍ਰਾਰਥਨਾ ਕਰੇ। ਅਤੇ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ। ਪਰ ਯਿਸੂ ਨੇ ਕਿਹਾ, ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂਕਿ ਸਵਰਗ ਦਾ ਰਾਜ ਇਨ੍ਹਾਂ ਵਰਗੇ ਲੋਕਾਂ ਦਾ ਹੈ। ਅਤੇ ਉਸਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ ਅਤੇ ਉੱਥੋਂ ਚਲਾ ਗਿਆ। ਅਤੇ ਵੇਖੋ, ਇੱਕ ਨੇ ਆ ਕੇ ਉਸ ਨੂੰ ਕਿਹਾ, ਸ਼ੁਭ ਗੁਰੂ, ਮੈਂ ਕਿਹੜਾ ਭਲਾ ਕੰਮ ਕਰਾਂ ਤਾਂ ਜੋ ਮੈਨੂੰ ਸਦੀਵੀ ਜੀਵਨ ਮਿਲੇ? ਉਸਨੇ ਉਸਨੂੰ ਕਿਹਾ, ਤੂੰ ਮੈਨੂੰ ਭਲਾ ਕਿਉਂ ਕਹਿੰਦਾ ਹੈਂ? ਇੱਕ ਤੋਂ ਇਲਾਵਾ ਕੋਈ ਭਲਾ ਨਹੀਂ ਹੈ, ਉਹ ਹੈ ਪਰਮੇਸ਼ੁਰ। ਪਰ ਜੇ ਤੂੰ ਜੀਵਨ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈਂ, ਤਾਂ ਹੁਕਮਾਂ ਦੀ ਪਾਲਣਾ ਕਰ। ਉਸਨੇ ਉਸਨੂੰ ਕਿਹਾ, ਕਿਹੜਾ? ਯਿਸੂ ਨੇ ਕਿਹਾ, ਤੂੰ ਕੋਈ ਖੂਨ ਨਾ ਕਰ, ਤੂੰ ਵਿਭਚਾਰ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ, ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਨਾ ਕਰ, ਅਤੇ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਉਸ ਨੌਜਵਾਨ ਨੇ ਉਸਨੂੰ ਕਿਹਾ, ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੀ ਜਵਾਨੀ ਤੋਂ ਹੀ ਮੰਨਦਾ ਆ ਰਿਹਾ ਹਾਂ। ਹੁਣ ਮੈਨੂੰ ਕੀ ਘਾਟ ਹੈ? ਯਿਸੂ ਨੇ ਉਸਨੂੰ ਕਿਹਾ, ਜੇ ਤੂੰ ਸੰਪੂਰਨ ਹੋਣਾ ਚਾਹੁੰਦਾ ਹੈਂ, ਤਾਂ ਜਾ ਕੇ ਆਪਣਾ ਸਭ ਕੁਝ ਵੇਚ ਦੇ ਅਤੇ ਗਰੀਬਾਂ ਨੂੰ ਦੇ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ: ਅਤੇ ਆ ਕੇ ਮੇਰੇ ਪਿੱਛੇ-ਪਿੱਛੇ ਤੁਰ ਪੈ। ਪਰ ਜਦੋਂ ਉਸ ਜਵਾਨ ਨੇ ਇਹ ਗੱਲ ਸੁਣੀ ਤਾਂ ਉਹ ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ ਸੀ। **ਮੱਤੀ 19:13-22**

ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦਾ ਕਹਿਣਾ ਮੰਨੋ, ਕਿਉਂਕਿ ਇਹ ਸਹੀ ਹੈ। ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ; (ਜੋ ਕਿ ਵਾਅਦਾ ਕਰਨ ਵਾਲਾ ਪਹਿਲਾ ਹੁਕਮ ਹੈ;) ਤਾਂ ਜੋ ਤੁਹਾਡਾ ਭਲਾ ਹੋਵੇ, ਅਤੇ ਤੁਸੀਂ ਧਰਤੀ ਉੱਤੇ ਲੰਬੀ ਉਮਰ ਜੀਓ। **ਅਫ਼ਸੀਆਂ** 6:1-3

ਕੋਈ ਵੀ ਤੁਹਾਡੀ ਜਵਾਨੀ ਨੂੰ ਤੁੱਛ ਨਾ ਜਾਣੇ; ਪਰ ਤੁਸੀਂ ਵਿਸ਼ਵਾਸੀਆਂ ਲਈ ਇੱਕ ਉਦਾਹਰਣ ਬਣੋ, ਬਚਨ ਵਿੱਚ, ਗੱਲਬਾਤ ਵਿੱਚ, ਦਾਨ ਵਿੱਚ, ਆਤਮਾ ਵਿੱਚ, ਵਿਸ਼ਵਾਸ ਵਿੱਚ, ਪਵਿੱਤਰਤਾ ਵਿੱਚ।
1 **ਤਿਮੋਥਿਉਸ** 4:12

ਜਵਾਨੀ ਦੀਆਂ ਕਾਮਨਾਵਾਂ ਤੋਂ ਵੀ ਭੱਜੋ: ਪਰ ਉਨ੍ਹਾਂ ਨਾਲ ਧਾਰਮਿਕਤਾ, ਵਿਸ਼ਵਾਸ, ਦਾਨ, ਸ਼ਾਂਤੀ ਦੀ ਪਾਲਣਾ ਕਰੋ ਜੋ ਸ਼ੁੱਧ ਦਿਲ ਤੋਂ ਪ੍ਰਭੂ ਨੂੰ ਪੁਕਾਰਦੇ ਹਨ। 2 **ਤਿਮੋਥਿਉਸ** 2:22

ਬੁੱਧੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸ਼ਕਤੀਸ਼ਾਲੀ ਢੰਗ ਨਾਲ ਪਹੁੰਚਦੀ ਹੈ: ਅਤੇ ਉਹ ਮਿੱਠੇ ਢੰਗ ਨਾਲ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦੀ ਹੈ। ਮੈਂ ਉਸਨੂੰ ਪਿਆਰ ਕਰਦੀ ਸੀ, ਅਤੇ ਆਪਣੀ ਜਵਾਨੀ ਤੋਂ ਹੀ ਉਸਨੂੰ ਭਾਲਦੀ ਸੀ, ਮੈਂ ਉਸਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੀ ਸੀ, ਅਤੇ ਮੈਂ ਉਸਦੀ ਸੁੰਦਰਤਾ ਦਾ ਪ੍ਰੇਮੀ ਸੀ। **ਸੁਲੇਮਾਨ ਦੀ ਬੁੱਧੀ** 8:1-2

ਹੇ ਬੱਚਿਓ, ਆਪਣੇ ਪਿਤਾ ਜੀ, ਮੇਰੀ ਗੱਲ ਸੁਣੋ ਅਤੇ ਇਸ ਤੋਂ ਬਾਅਦ ਕਰੋ ਤਾਂ ਜੋ ਤੁਸੀਂ ਸੁਰੱਖਿਅਤ ਰਹੋ। ਕਿਉਂਕਿ ਯਹੋਵਾਹ ਨੇ ਪਿਤਾ ਨੂੰ ਬੱਚਿਆਂ ਉੱਤੇ ਸਤਿਕਾਰ ਦਿੱਤਾ ਹੈ, ਅਤੇ ਮਾਂ ਦੇ ਪੁੱਤਰਾਂ ਉੱਤੇ ਅਧਿਕਾਰ ਨੂੰ ਪੱਕਾ ਕੀਤਾ ਹੈ। ਜੋ ਆਪਣੇ ਪਿਤਾ ਦਾ ਸਤਿਕਾਰ ਕਰਦਾ ਹੈ ਉਹ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਦਾ ਹੈ: ਅਤੇ ਜੋ ਆਪਣੀ ਮਾਂ ਦਾ ਸਤਿਕਾਰ ਕਰਦਾ ਹੈ ਉਹ ਉਸ ਵਰਗਾ ਹੈ ਜੋ ਖਜ਼ਾਨਾ ਇਕੱਠਾ ਕਰਦਾ ਹੈ। ਜੋ ਆਪਣੇ ਪਿਤਾ ਦਾ ਸਤਿਕਾਰ ਕਰਦਾ ਹੈ ਉਸਨੂੰ ਆਪਣੇ ਬੱਚਿਆਂ ਤੋਂ ਖੁਸ਼ੀ ਮਿਲੇਗੀ; ਅਤੇ ਜਦੋਂ ਉਹ ਆਪਣੀ ਪ੍ਰਾਰਥਨਾ ਕਰਦਾ ਹੈ, ਤਾਂ ਉਸਦੀ ਸੁਣੀ ਜਾਵੇਗੀ। ਜੋ ਆਪਣੇ ਪਿਤਾ ਦਾ ਸਤਿਕਾਰ ਕਰਦਾ ਹੈ ਉਸਦੀ ਉਮਰ ਲੰਬੀ ਹੋਵੇਗੀ; ਅਤੇ ਜੋ ਪ੍ਰਭੂ ਦਾ ਆਗਿਆਕਾਰ ਹੈ ਉਹ ਆਪਣੀ ਮਾਂ ਲਈ ਦਿਲਾਸਾ ਹੋਵੇਗਾ। ਜੋ ਪ੍ਰਭੂ ਤੋਂ ਡਰਦਾ ਹੈ ਉਹ ਆਪਣੇ ਪਿਤਾ ਦਾ ਸਤਿਕਾਰ ਕਰੇਗਾ, ਅਤੇ ਆਪਣੇ ਮਾਪਿਆਂ ਦੀ ਸੇਵਾ ਆਪਣੇ ਮਾਲਕਾਂ ਵਾਂਗ ਕਰੇਗਾ। ਆਪਣੇ ਪਿਤਾ ਅਤੇ ਮਾਤਾ ਦਾ ਬਚਨ ਅਤੇ ਕਰਮ ਦੋਵਾਂ ਵਿੱਚ ਸਤਿਕਾਰ ਕਰੋ, ਤਾਂ ਜੋ ਉਨ੍ਹਾਂ ਤੋਂ ਤੁਹਾਡੇ ਉੱਤੇ ਬਰਕਤ ਆਵੇ। ਕਿਉਂਕਿ ਪਿਤਾ ਦੀ ਬਰਕਤ ਬੱਚਿਆਂ ਦੇ ਘਰਾਂ ਨੂੰ ਸਥਾਪਿਤ ਕਰਦੀ ਹੈ; ਪਰ ਮਾਂ ਦਾ ਸਰਾਪ ਨੀਂਹਾਂ ਨੂੰ ਪੁੱਟ ਦਿੰਦਾ ਹੈ। ਆਪਣੇ ਪਿਤਾ ਦੀ ਬੇਇੱਜ਼ਤੀ ਵਿੱਚ ਮਾਣ ਨਾ ਕਰੋ; ਕਿਉਂਕਿ ਤੁਹਾਡੇ ਪਿਤਾ ਦੀ ਬੇਇੱਜ਼ਤੀ ਤੁਹਾਡੇ ਲਈ ਕੋਈ ਸ਼ਾਨ ਨਹੀਂ ਹੈ। ਕਿਉਂਕਿ ਇੱਕ ਆਦਮੀ ਦੀ ਮਹਿਮਾ ਉਸਦੇ ਪਿਤਾ ਦੇ ਸਤਿਕਾਰ ਤੋਂ ਹੁੰਦੀ ਹੈ; ਅਤੇ ਇੱਕ ਬੇਇੱਜ਼ਤੀ ਵਾਲੀ ਮਾਂ ਬੱਚਿਆਂ ਲਈ ਬਦਨਾਮੀ ਹੈ। ਮੇਰੇ ਪੁੱਤਰ, ਆਪਣੇ ਪਿਤਾ ਦੀ ਉਸਦੀ ਉਮਰ ਵਿੱਚ ਸਹਾਇਤਾ ਕਰੋ, ਅਤੇ ਜਿੰਨਾ ਚਿਰ ਉਹ ਜੀਉਂਦਾ ਹੈ ਉਸਨੂੰ ਉਦਾਸ ਨਾ ਕਰੋ। ਅਤੇ ਜੇਕਰ ਉਸਦੀ ਸਮਝ ਅਸਫਲ ਹੋ ਜਾਵੇ, ਤਾਂ ਉਸਦੇ ਨਾਲ ਧੀਰਜ ਰੱਖੋ; ਅਤੇ ਜਦੋਂ ਤੁਸੀਂ ਆਪਣੀ ਪੂਰੀ ਤਾਕਤ ਵਿੱਚ ਹੋਵੋ ਤਾਂ ਉਸਨੂੰ ਤੁੱਛ ਨਾ ਸਮਝੋ। ਕਿਉਂਕਿ ਤੁਹਾਡੇ ਪਿਤਾ ਦੀ ਰਾਹਤ ਭੁੱਲੀ ਨਹੀਂ ਜਾਵੇਗੀ: ਅਤੇ ਪਾਪਾਂ ਦੀ ਬਜਾਏ ਇਹ ਤੁਹਾਨੂੰ ਬਣਾਉਣ ਲਈ ਜੋੜਿਆ ਜਾਵੇਗਾ। ਤੁਹਾਡੇ ਦੁੱਖ ਦੇ ਦਿਨ ਇਸਨੂੰ ਯਾਦ ਕੀਤਾ ਜਾਵੇਗਾ; ਤੁਹਾਡੇ ਪਾਪ ਵੀ ਪਿਘਲ ਜਾਣਗੇ, ਜਿਵੇਂ ਚੰਗੇ ਗਰਮ ਮੌਸਮ ਵਿੱਚ ਬਰਫ਼। ਜਿਹੜਾ ਆਪਣੇ ਪਿਤਾ ਨੂੰ ਤਿਆਗਦਾ ਹੈ ਉਹ ਕੁਫ਼ਰ ਬੋਲਣ ਵਾਲੇ ਵਰਗਾ ਹੈ; ਅਤੇ ਜੋ ਆਪਣੀ ਮਾਂ ਨੂੰ ਗੁੱਸੇ ਕਰਦਾ ਹੈ ਉਹ ਪਰਮੇਸ਼ੁਰ ਵੱਲੋਂ ਸਰਾਪਿਆ ਜਾਂਦਾ ਹੈ। **ਉਪਦੇਸ਼ਕ 3:1-16**

ਮੇਰੇ ਪੁੱਤਰ, ਆਪਣੀ ਜਵਾਨੀ ਤੋਂ ਹੀ ਸਿੱਖਿਆ ਇਕੱਠੀ ਕਰ, ਇਸ ਤਰ੍ਹਾਂ ਤੂੰ ਆਪਣੀ ਬੁਢਾਪੇ ਤੱਕ ਬੁੱਧੀ ਪ੍ਰਾਪਤ ਕਰੇਂਗਾ। **ਉਪਦੇਸ਼ਕ** 6:18

ਆਪਣੇ ਪੂਰੇ ਦਿਲ ਨਾਲ ਆਪਣੇ ਪਿਤਾ ਦਾ ਆਦਰ ਕਰ, ਅਤੇ ਆਪਣੀ ਮਾਂ ਦੇ ਦੁੱਖਾਂ ਨੂੰ ਨਾ ਭੁੱਲ। ਯਾਦ ਰੱਖ ਕਿ ਤੂੰ ਉਨ੍ਹਾਂ ਤੋਂ ਜੰਮਿਆ ਸੀ; ਅਤੇ ਤੂੰ ਉਨ੍ਹਾਂ ਨੂੰ ਉਨ੍ਹਾਂ ਕੰਮਾਂ ਦਾ ਬਦਲਾ ਕਿਵੇਂ ਦੇ ਸਕਦਾ ਹੈਂ ਜੋ ਉਨ੍ਹਾਂ ਨੇ ਤੇਰੇ ਲਈ ਕੀਤੇ ਹਨ? **ਉਪਦੇਸ਼ਕ** 7:27-28

ਆਪਣੇ ਬੱਚੇ ਨੂੰ ਕੁੱਟ, ਅਤੇ ਉਹ ਤੈਨੂੰ ਡਰਾਵੇਗਾ। ਉਸ ਨਾਲ ਖੇਡ, ਅਤੇ ਉਹ ਤੈਨੂੰ ਭਾਰੀ ਕਰ ਦੇਵੇਗਾ। ਉਸ ਨਾਲ ਨਾ ਹੱਸ, ਨਹੀਂ ਤਾਂ ਤੈਨੂੰ ਉਸ ਨਾਲ ਦੁੱਖ ਹੋਵੇਗਾ, ਅਤੇ ਨਹੀਂ ਤਾਂ ਤੂੰ ਅੰਤ ਵਿੱਚ ਆਪਣੇ ਦੰਦ ਪੀਸ ਲਵੇਂਗਾ। ਉਸਦੀ ਜਵਾਨੀ ਵਿੱਚ ਉਸਨੂੰ ਕੋਈ ਆਜ਼ਾਦੀ ਨਾ ਦੇ, ਅਤੇ ਉਸਦੀ ਮੂਰਖਤਾ 'ਤੇ ਅੱਖ ਨਾ ਮਾਰ। ਜਦੋਂ ਉਹ ਜਵਾਨ ਹੈ ਤਾਂ ਉਸਦੀ ਗਰਦਨ ਝੁਕਾ, ਅਤੇ ਜਦੋਂ ਉਹ ਬੱਚਾ ਹੈ ਤਾਂ ਉਸਨੂੰ ਪਾਸਿਆਂ ਤੋਂ ਮਾਰ, ਨਹੀਂ ਤਾਂ ਉਹ ਜ਼ਿੱਦੀ ਹੋ ਜਾਵੇਗਾ, ਅਤੇ ਤੇਰੇ ਪ੍ਰਤੀ ਅਣਆਗਿਆਕਾਰ ਹੋਵੇਗਾ, ਅਤੇ ਇਸ ਤਰ੍ਹਾਂ ਤੇਰੇ ਦਿਲ ਵਿੱਚ ਦੁੱਖ ਲਿਆਵੇਗਾ। **ਉਪਦੇਸ਼ਕ** 30:9-12